

ਤੁਰੰਤ ਰਿਲੀਜ਼ ਲਈ

ਅੱਗ ਤੋਂ ਸੁਰੱਖਿਆ ਹਫ਼ਤਾ 3 ਤੋਂ 9 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ

ਬ੍ਰੈਂਪਟਨ, ਓਨਟਾਰੀਓ (1 ਅਕਤੂਬਰ, 2021) – 3 ਤੋਂ 9 ਅਕਤੂਬਰ ਤੱਕ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Brampton Fire and Emergency Services), ਸਿਟੀ ਆਫ ਬ੍ਰੈਂਪਟਨ ਅਤੇ ਕਾਰਜਕਰਮ ਦੇ ਪ੍ਰਾਯੋਜਕ ਐਨਬ੍ਰਿਜ਼ ਗੈਸ (Enbridge Gas), ਕਮਿਊਨਿਟੀ ਨੂੰ ਅੱਗ ਤੋਂ ਸੁਰੱਖਿਅਤ ਰਹਿਣ ਅਤੇ ਇਸਦੀ ਤਿਆਰੀ ਕਰਨ ਵਿੱਚ ਜਾਣਕਾਰੀ ਦੇਣ ਵਿੱਚ ਮਦਦ ਲਈ ਅੱਗ ਤੋਂ ਸੁਰੱਖਿਆ ਹਫ਼ਤਾ (Fire Prevention Week) ਮਨਾ ਰਹੇ ਹਨ। ਜਿਵੇਂ ਕਿ ਨੈਸ਼ਨਲ ਫਾਇਰ ਪ੍ਰੋਟੈਕਸ਼ਨ ਐਸੋਸੀਏਸ਼ਨ (ਐਨ.ਐਫ.ਪੀ.ਏ.) (National Fire Protection Association) (NFPA) ਵੱਲੋਂ ਐਲਾਨ ਕੀਤਾ ਗਿਆ ਹੈ, ਇਸ ਸਾਲ ਦਾ ਵਿਸ਼ਾ ਹੈ, “ਫਾਇਰ ਸਬੰਧੀ ਸੁਰੱਖਿਆ ਦੀਆਂ ਅਵਾਜ਼ਾਂ ਬਾਰੇ ਜਾਣੋ!” ਅਤੇ ਇਸਦਾ ਉਦੇਸ਼, ਧੂੰਏਂ ਦੇ ਅਤੇ ਕਾਰਬਨ ਮੋਨੋਆਕਸਾਈਡ (CO) ਅਲਾਰਮਾਂ ਦੀਆਂ ਵੱਖ-ਵੱਖ ਅਵਾਜ਼ਾਂ ਬਾਰੇ ਜਾਗਰੂਕ ਕਰਨਾ ਹੈ।

ਅੱਗ ਤੋਂ ਸੁਰੱਖਿਆ ਸਬੰਧੀ ਮਹੱਤਵਪੂਰਣ ਅਵਾਜ਼ਾਂ ਬਾਰੇ ਜਾਣਨ ਨਾਲ, ਜ਼ਿੰਦਗੀ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ। ਇੱਕ ਵਾਰ ਚੀਂ-ਚੀਂ ਦੀ ਅਵਾਜ਼, ਦੋ ਵਾਰ ਚੀਂ-ਚੀਂ ਦੀ ਅਵਾਜ਼ ਅਤੇ ਬੀਪਸ ਦੇ ਵਿਚਕਾਰ ਅੰਤਰ ਨੂੰ ਸਮਝ ਕੇ, ਤੁਸੀਂ ਸਾਰੀਆਂ ਸਥਿਤੀਆਂ ਵਾਸਤੇ ਤਿਆਰ ਰਹੋਗੇ।

- ਲਗਾਤਾਰ ਤਿੰਨ ਵਾਰ ਤੇਜ਼ ਬੀਪਸ ਦਾ ਮਤਲਬ ਹੈ ਕਿ ਧੂੰਆਂ ਉੱਠ ਰਿਹਾ ਹੈ ਜਾਂ ਅੱਗ ਲੱਗੀ ਹੈ। ਘਰੋਂ ਬਾਹਰ ਨਿੱਕਲੋ, ਬਾਹਰ ਹੀ ਰਹੋ ਅਤੇ 9-1-1 ਤੇ ਫੋਨ ਕਰੋ
- ਹਰੇਕ 30 ਜਾਂ 60 ਸਕਿੰਟਾਂ ਵਿੱਚ ਇੱਕ ਵਾਰ ਚੀਂ-ਚੀਂ ਦੀ ਅਵਾਜ਼ ਦਾ ਮਤਲਬ ਹੈ ਕਿ ਬੈਟਰੀ ਖ਼ਤਮ ਹੋਣ ਵਾਲੀ ਹੈ ਅਤੇ ਉਸਨੂੰ ਬਦਲਣਾ ਲਾਜ਼ਮੀ ਹੈ
- ਬੈਟਰੀ ਬਦਲਣ ਤੋਂ ਬਾਅਦ ਲਗਾਤਾਰ ਚੀਂ-ਚੀਂ ਦੀ ਅਵਾਜ਼ ਦਾ ਮਤਲਬ ਹੈ ਕਿ ਅਲਾਰਮ ਖ਼ਰਾਬ ਹੋ ਗਿਆ ਹੈ ਅਤੇ ਯੂਨਿਟ ਬਦਲਣਾ ਲਾਜ਼ਮੀ ਹੈ। ਹਰੇਕ 10 ਸਾਲਾਂ ਵਿੱਚ ਧੂੰਏਂ ਦੇ ਸਾਰੇ ਅਲਾਰਮ ਬਦਲੋ

ਯਕੀਨੀ ਬਣਾਓ ਕਿ ਧੂੰਏਂ ਦੇ ਅਤੇ ਕਾਰਬਨ ਮੋਨੋਆਕਸਾਈਡ (CO) ਅਲਾਰਮ, ਸੰਵੇਦੀ ਜਾਂ ਸਰੀਰਕ ਅਪਾਹਜਪੁਣੇ ਵਾਲੇ ਵਿਅਕਤੀਆਂ ਸਮੇਤ, ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਜੇ ਵਿਅਕਤੀ ਸੁਣਨਯੋਗ ਅਲਾਰਮ ਦੀ ਅਵਾਜ਼ ਨਹੀਂ ਸੁਣ ਸਕਦੇ, ਉਹਨਾਂ ਨੂੰ ਐਮਰਜੈਂਸੀ ਵਿੱਚ ਸੂਚਿਤ ਕਰਨ ਵਾਸਤੇ ਵਿਜ਼ੁਅਲ ਅਲਾਰਮ ਜਾਂ ਵਿਜ਼ੁਅਲ ਅਲਰਟਿੰਗ ਸਿਸਟਮ ਲਗਾਏ ਜਾਣੇ ਚਾਹੀਦੇ ਹਨ।

ਅੱਗ ਤੋਂ ਸੁਰੱਖਿਆ ਹਫ਼ਤੇ ਦੇ ਦੌਰਾਨ, ਸੁਰੱਖਿਆ ਸਬੰਧੀ ਸੁਝਾਵਾਂ ਅਤੇ ਇਸ ਬਾਰੇ ਜਾਣਕਾਰੀ ਲਈ ਕਿ ਸੁਰੱਖਿਆ ਦੀਆਂ ਅਵਾਜ਼ਾਂ ਦੀ ਪਛਾਣ ਕਿਵੇਂ ਕਰਨੀ ਹੈ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੂੰ [Twitter](#), [Facebook](#), ਅਤੇ [YouTube](#) ਤੇ ਫਾਲੋ ਕਰੋ।

ਬ੍ਰੈਂਪਟਨ ਦੀ ਕਮਿਊਨਿਟੀ ਦੇ ਅੰਦਰ ਅੱਗ ਤੋਂ ਸੁਰੱਖਿਆ ਵਿੱਚ ਲਗਾਤਾਰ ਉਦਾਰਤਾਪੂਰਬਕ ਸਹਿਯੋਗ ਵਾਸਤੇ, ਬ੍ਰੈਂਪਟਨ ਫਾਇਰ ਪ੍ਰੀਵੈਨਸ਼ਨ ਵੀਕ ਦੇ ਪ੍ਰਾਯੋਜਕ, ਐਨਬ੍ਰਿਜ਼ ਗੈਸ ਦਾ ਧੰਨਵਾਦ। ਹਰ ਕੋਈ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ, ਅੱਗ ਤੋਂ ਸੁਰੱਖਿਆ ਦੇ ਅਸਾਨ ਪਰੰਤੂ ਮਹੱਤਵਪੂਰਣ ਕੰਮ ਕਰ ਸਕਦਾ ਹੈ।

ਹਵਾਲੇ

“ਅੱਗ ਤੋਂ ਜਾਰੀ ਸੁਰੱਖਿਆ ਅਤੇ ਜਾਣਕਾਰੀ, ਬ੍ਰੈਂਪਟਨ ਨੂੰ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਬਣਾਉਣ ਵਿੱਚ ਯੋਗਦਾਨ ਦਿੰਦੀ ਹੈ। ਅੱਗ ਤੋਂ ਸੁਰੱਖਿਆ ਦੇ ਇਸ ਹਫ਼ਤੇ, ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਾਸਤੇ, ਸੁਰੱਖਿਆ ਦੀਆਂ ਅਵਾਜ਼ਾਂ ਤੋਂ ਜਾਣੂ ਹੋਵੋ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸੁਰੱਖਿਆ ਤੁਹਾਡੇ ਨਾਲ ਸ਼ੁਰੂ ਹੁੰਦੀ ਹੈ। ਮੈਂ ਨਿਵਾਸੀਆਂ ਨੂੰ ਸਲਾਹ ਦਿੰਦੀ ਹਾਂ ਕਿ ਆਪਣੀ ਸੁਰੱਖਿਆ ਬਾਰੇ ਵੱਧ ਤੋਂ ਵੱਧ ਕਿਰਿਆਸ਼ੀਲ ਰਹੋ, ਸੁਰੱਖਿਆ ਦੀਆਂ ਅਵਾਜ਼ਾਂ ਬਾਰੇ ਜਾਣੋ ਅਤੇ ਆਪਣੇ ਯੁੱਧਾਂ ਦੇ ਅਤੇ ਕਾਰਬਨ ਮੋਨੋਆਕਸਾਈਡ ਅਲਾਰਮਾਂ ਦੀ ਸੰਭਾਲ ਕਰੋ ਕਿਉਂਕਿ ਉਹ ਜ਼ਿੰਦਗੀਆਂ ਬਚਾਉਂਦੇ ਹਨ।”

- *ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ*

“ਯੁੱਧਾਂ ਦੇ ਅਲਾਰਮ ਜ਼ਿੰਦਗੀਆਂ ਬਚਾਉਂਦੇ ਹਨ ਅਤੇ ਜਦੋਂ ਉਹ ਚੰਗੀ ਤਰ੍ਹਾਂ ਇੰਸਟਾਲ ਕੀਤੇ ਹੁੰਦੇ ਹਨ ਅਤੇ ਉਹਨਾਂ ਦੀ ਸੰਭਾਲ ਹੁੰਦੀ ਹੈ, ਤਾਂ ਉਹ ਅੱਗ ਤੋਂ ਹੋਣ ਵਾਲੀਆਂ ਮੌਤਾਂ ਅਤੇ ਸੱਟਾਂ ਨੂੰ ਘਟਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਯੁੱਧਾਂ ਦੇ ਅਤੇ ਕਾਰਬਨ ਮੋਨੋਆਕਸਾਈਡ ਅਲਾਰਮਾਂ ਦੀਆਂ ਵੱਖ-ਵੱਖ ਅਵਾਜ਼ਾਂ ਬਾਰੇ ਜਾਣਨਾ ਮਹੱਤਵਪੂਰਣ ਹੈ, ਤਾਂ ਜੋ ਤੁਸੀਂ ਢੁੱਕਵੀਂ ਕਾਰਵਾਈ ਕਰ ਸਕੋ। ਘਰ ਦੇ ਹਰ ਵਿਅਕਤੀ ਲਈ ਆਪਣੇ ਅਲਾਰਮਾਂ ਦੀਆਂ ਅਵਾਜ਼ਾਂ ਨੂੰ ਸਮਝਣ ਅਤੇ ਇਹ ਜਾਣਨ ਦੀ ਲੋੜ ਹੈ ਕਿ ਪ੍ਰਤੀਕਿਰਿਆ ਕਿਵੇਂ ਕਰਨੀ ਹੈ।”

- *ਬਿਲ ਬੋਏਸ (Bill Boyes), ਫਾਇਰ ਚੀਫ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca